

ਆਪਣੇ ਘਰ ਨੂੰ ਅੱਗ ਤੋਂ ਸੁਰੱਖਿਅਤ ਬਣਾਓ

# ਖੁੱਲ੍ਹੀ ਹਵਾ ਵਿੱਚ ਅੱਗ ਬਾਲੁਣਾ



Mississauga Fire  
& Emergency Services



**ਖੁੱਲ੍ਹੇ ਵਿੱਚ ਅੱਗ ਬਾਲ੍ਹਣਾ ਕੀ ਹੁੰਦਾ ਹੈ,  
ਇਹ ਸਮਝਣਾ ਜ਼ਰੂਰੀ ਕਿਉਂ ਹੈ ਅਤੇ  
ਕੀ ਮੈਨੂੰ ਇਸਦੇ ਲਈ ਸਿਟੀ ਪਰਮਿਟ  
ਦੀ ਲੋੜ ਹੈ?**

ਇਹ ਛੋਟੀ ਗਾਈਡ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ  
ਦੇਣ ਅਤੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਨੂੰ  
ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ!

**ਖੁੱਲ੍ਹੇ ਵਿੱਚ ਅੱਗ ਬਾਲ੍ਹਣਾ ਕੀ ਹੁੰਦਾ ਹੈ?**

ਖੁੱਲ੍ਹੇ ਵਿੱਚ ਅੱਗ ਬਾਲ੍ਹਣ ਦਾ ਅਰਥ ਹੈ ਘਰ ਦੇ ਬਾਹਰ ਅੱਗ ਬਾਲ੍ਹਣਾ।  
ਅੱਗ ਦੀਆਂ ਅਜਿਹੀਆਂ ਘਟਨਾਵਾਂ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ  
ਹਰ ਸ਼ਹਿਰ ਦੇ ਆਪਣੇ ਨਿਯਮ ਅਤੇ ਕਾਇਮ ਹੁੰਦੇ ਹਨ। ਮਿਸੀਸਾਗਾ  
ਵਿੱਚ ਖੁੱਲ੍ਹੇ ਵਿੱਚ ਅੱਗ ਬਾਲ੍ਹਣਾ ਕਾਨੂੰਨੀ ਹੈ – ਕੁੱਝ ਵੀ ਬਾਲ੍ਹਣ ਤੋਂ  
ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ ਮਿਸੀਸਾਗਾ ਦੇ ਖੁੱਲ੍ਹੇ ਵਿੱਚ  
ਅੱਗ ਬਾਲ੍ਹਣ ਦੇ ਉੱਪ-ਨਿਯਮ 140-18 ਦੇ ਸ਼ਹਿਰ ਵਿੱਚ ਨਿਰਧਾਰਤ  
ਨਿਯਮਾਂ ਦੀ ਪਾਲਣਾ ਕਰਦੇ ਹੋ ਅਤੇ ਇਹ ਜਾਣਦੇ ਹੋ ਕਿ ਤੁਹਾਨੂੰ  
ਪਰਮਿਟ ਲਈ ਅਰਜ਼ੀ ਦੇਣ ਦੀ ਜ਼ਰੂਰਤ ਕਦੋਂ ਹੋਵੇਗੀ।

**ਕੀ ਮੈਨੂੰ ਗੈਸ ਤੋਂ ਸੰਚਾਲਤ ਹੋਣ ਵਾਲਿਆਂ ਉਪਕਰਣਾਂ  
ਲਈ ਪਰਮਿਟ ਦੀ ਲੋੜ ਹੈ?**

ਘਰ ਤੋਂ ਬਾਹਰ ਵਰਤੇ ਜਾਣ ਵਾਲਾ ਉਪਕਰਣ, ਜੇ ਕਿ ਟੈਕਨੀਕਲ  
ਮਿਆਰਾਂ ਅਤੇ ਸੁਰੱਖਿਆ ਐਕਟ, 2000 ਦੀ ਪੂਰਤੀ ਕਰਦਾ  
ਹੈ ਅਤੇ ਗੈਸ (ਜਿਵੇਂ ਕਿ ਪ੍ਰੋਪੇਨ ਅਤੇ ਕੁਦਰਤੀ ਗੈਸ) ਦੀ ਵਰਤੋਂ  
ਕਰਦਾ ਹੈ, ਲਈ ਓਨਟੈਰੀਓ ਫਾਇਰ ਕੋਡ, O. Reg 213/07  
ਦੇ ਅਨੁਪਾਲਨ ਵਿੱਚ ਪਰਮਿਟ ਦੀ ਲੋੜ ਨਹੀਂ ਹੁੰਦੀ ਹੈ। ਵਸਨੀਕਾਂ ਨੂੰ  
ਅਸੈਂਬਲੀ, ਸਥਾਪਨਾ ਅਤੇ ਵਰਤੋਂ ਲਈ ਨਿਰਮਾਤਾ ਦੀਆਂ ਹਦਾਇਤਾਂ  
ਦੀ ਪਾਲਣਾ ਕਰਨੀ ਚਾਹੀਦੀ ਹੈ।

## ਮੈਨੂੰ ਪਰਮਿਟ ਦੀ ਲੋੜ ਕਦੋਂ ਹੁੰਦੀ ਹੈ?

ਇਹ ਜਾਣਨਾ ਮੁਸ਼ਕਲ ਹੋ ਸਕਦਾ ਹੈ ਕਿ ਖੁੱਲ੍ਹੀ ਜਗ੍ਹਾ ਵਿੱਚ ਅੱਗ ਬਾਲਣ ਲਈ ਪਰਮਿਟ ਲਈ ਅਰਜ਼ੀ ਕਦੋਂ ਦਿੱਤੀ ਜਾਵੇ। ਪਰਮਿਟ ਕਦੋਂ ਲਿਆ ਜਾਵੇ, ਇਸ ਬਾਰੇ ਕੁੱਝ ਮਦਦਗਾਰ ਸੁਝਾਅ ਇੰਝ ਦਿੱਤੇ ਹਨ।

### ✔ ਪਰਮਿਟ ਲੋੜੀਂਦਾ ਹੈ

ਤੁਹਾਨੂੰ ਭੋਜਨ ਪਕਾਉਣ ਲਈ ਅੱਗ ਬਾਲਣ, ਘਰ ਤੋਂ ਬਾਹਰ ਅੱਗ ਲਈ ਥਾਂ, ਘਰ ਤੋਂ ਬਾਹਰ ਵਰਤੇ ਜਾਣ ਵਾਲੇ ਉਪਕਰਣਾਂ, ਘਰ ਤੋਂ ਬਾਹਰ ਅੱਗ ਲਈ ਟੇਏ ਜਾਂ ਸਮੇਕ ਹਾਊਸ ਨੂੰ ਛੱਡ ਕੇ ਖੁੱਲ੍ਹੇ ਵਿੱਚ ਅੱਗ ਬਾਲਣ ਲਈ ਪਰਮਿਟ ਦੀ ਲੋੜ ਹੋਵੇਗੀ।



### ✘ ਪਰਮਿਟ ਲੋੜੀਂਦਾ ਨਹੀਂ

ਤੁਹਾਨੂੰ ਘਰ ਤੋਂ ਬਾਹਰ ਅੱਗ ਲਈ ਥਾਂ, ਘਰ ਤੋਂ ਬਾਹਰ ਵਰਤੇ ਜਾਣ ਵਾਲੇ ਉਪਕਰਣਾਂ, ਘਰ ਤੋਂ ਬਾਹਰ ਅੱਗ ਲਈ ਟੇਏ ਜਾਂ ਸਮੇਕ ਹਾਊਸ ਅਤੇ ਭੋਜਨ ਪਕਾਉਣ ਲਈ ਅੱਗ ਲਈ ਪਰਮਿਟ ਦੀ ਲੋੜ ਨਹੀਂ ਹੈ।



## ਮੈਂ ਪਰਮਿਟ ਕਿੰਝ ਲੈ ਸਕਦਾ/ਸਕਦੀ ਹਾਂ?

ਮਿਸੀਸਾਗਾ ਫਾਇਰ ਰੋਕਥਾਮ ਦਫਤਰ ਨੂੰ 905-896-5908 'ਤੇ ਕਾਲ ਕਰਕੇ ਜਾਂ [fire.prevention@mississauga.ca](mailto:fire.prevention@mississauga.ca) 'ਤੇ ਈਮੇਲ ਕਰਕੇ ਖੁੱਲੀ ਹਵਾ ਵਿੱਚ ਅੱਗ ਬਾਲੂਣ ਲਈ ਪਰਮਿਟ ਪ੍ਰਾਪਤ ਕੀਤੇ ਜਾ ਸਕਦੇ ਹਨ। ਪਰਮਿਟ ਲੈਣ ਲਈ ਅਰਜ਼ੀ ਦੀ ਫੀਸ ਹੁੰਦੀ ਹੈ।



### ਅੱਗ ਲਈ ਪਰਮਿਟ:

ਪਰਮਿਟ ਮਿਲ ਜਾਣ 'ਤੇ, ਇਸਦੀ ਇੱਕ ਨਕਲ ਆਪਣੇ ਕੋਲ ਰੱਖੋ। ਤੁਸੀਂ ਸੂਰਜ ਚੜ੍ਹਨ ਅਤੇ ਛਿਪਣ ਦੇ ਦਰਮਿਆਨ (ਦਿਨ ਦੇ ਸਮੇਂ) ਅੱਗ ਲਗਾ ਸਕਦੇ ਹੋ ਜੇਕਰ:

- ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ
- ਸਮੇਂਗ ਐਲਰਟ ਪ੍ਰਭਾਵੀ ਨਹੀਂ ਹੁੰਦਾ ਹੈ
- ਅੱਗ ਦੀ ਨਿਰੰਤਰ ਨਿਗਰਾਨੀ ਕੀਤੀ ਜਾਂਦੀ ਹੈ
- ਤੁਹਾਡੇ ਕੋਲ ਅੱਗ ਬੁਝਾਉਣ ਲਈ ਕੋਈ ਸਾਧਨ ਮੌਜੂਦ ਹੈ (ਜਿਵੇਂ ਕਿ ਗਾਰਡਨ ਹੋਜ਼ ਜਾਂ ਅੱਗ ਬੁਝਾਊ ਯੰਤਰ)
- ਅੱਗ ਕਿਸੇ ਇਮਾਰਤ, ਪ੍ਰਾਪਰਟੀ ਲਾਈਨ, ਰੇਡਵੇਅ, ਓਵਰਹੈੱਡ ਤਾਰ ਜਾਂ ਹੋਰ ਜਲਣਸ਼ੀਲ ਵਸਤੂਆਂ (ਜਿਵੇਂ ਕਿ ਦਰੱਖਤ) ਤੋਂ 50 ਮੀਟਰ (146 ਫੁੱਟ) ਤੋਂ ਵੱਧ ਦੂਰ ਹੁੰਦੀ ਹੈ
- ਜੇਕਰ ਜ਼ਮੀਨ ਉੱਪਰ ਕੋਈ ਜਲਣਸ਼ੀਲ ਤਹਿ (ਜਿਵੇਂ ਕਿ ਘਾਹ) ਘੱਟੋ ਘੱਟ ਪੰਜ ਮੀਟਰ ਦੀ ਦੂਰੀ 'ਤੇ ਸਥਿਤ ਹੁੰਦੀ ਹੈ
- ਦਿਨ ਵਿੱਚ ਬਹੁਤੀ ਹਵਾ ਨਹੀਂ ਵਹਿੰਦੀ ਹੈ (24 ਕਿਮੀ/ਘੰਟਾ ਤੋਂ ਘੱਟ)
- ਇਹ ਇੱਕ ਵਰਗ ਮੀਟਰ ਤੋਂ ਘੱਟ ਖੇਤਰਫਲ ਵਿੱਚ ਹੁੰਦੀ ਹੈ
- ਇਸਦੀ ਉਚਾਈ ਇੱਕ ਮੀਟਰ ਤੋਂ ਵੱਧ ਨਹੀਂ ਹੁੰਦੀ ਹੈ

## ਘਰ ਤੋਂ ਬਾਹਰ ਵਰਤੇ ਜਾਣ ਵਾਲੇ ਤਿਆਰ ਉਪਕਰਣ ਅਤੇ ਭੋਜਨ ਬਣਾਉਣ ਲਈ ਅੱਗ

ਸੂਰਜ ਚੜ੍ਹਨ ਤੋਂ ਲੈਕੇ ਰਾਤ 11 ਵਜੇ ਦੇ ਦਰਮਿਆਨ, ਕਿਸੇ ਪਰਮਿਟ ਦੇ ਬਿਨ੍ਹਾਂ, ਘਰ ਤੋਂ ਬਾਹਰ ਵਰਤੇ ਜਾਣ ਵਾਲੇ ਤਿਆਰ ਉਪਕਰਣ ਦਾ ਸੰਚਾਲਨ ਕੀਤਾ ਜਾ ਸਕਦਾ ਹੈ ਜਾਂ ਭੋਜਨ ਪਕਾਉਣ ਲਈ ਛੋਟੀ ਅੱਗ ਬਾਲੀ ਜਾ ਸਕਦੀ ਹੈ, ਜੇਕਰ:

- ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ
- ਸਮੱਗ ਐਲਰਟ ਪ੍ਰਭਾਵੀ ਨਹੀਂ ਹੁੰਦਾ ਹੈ
- ਅੱਗ ਦੀ ਕਰੀਬੀ ਤੌਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਫਿਰ ਇਸਨੂੰ ਪੂਰੀ ਤਰ੍ਹਾਂ ਬੁਝਾਇਆ ਜਾਂਦਾ ਹੈ
- ਅੱਗ ਬੁਝਾਉਣ ਲਈ ਕੋਈ ਸਾਧਨ ਮੌਜੂਦ ਹੈ (ਜਿਵੇਂ ਕਿ ਅੱਗ ਬੁਝਾਊ ਯੰਤਰ ਜਾਂ ਗਾਰਡਨ ਹੋਜ਼)
- ਇਹ ਕਿਸੇ ਇਮਾਰਤ, ਪ੍ਰਾਪਰਟੀ ਲਾਈਨ, ਰੇਡਵੇਅ, ਓਵਰਹੈੱਡ ਤਾਰ ਜਾਂ ਹੋਰ ਜਲਣਸ਼ੀਲ ਵਸਤੂਆਂ (ਜਿਵੇਂ ਕਿ ਦਰੱਖਤ) ਤੋਂ 50 ਮੀਟਰ (146 ਫੁੱਟ) ਤੋਂ ਵੱਧ ਦੂਰ ਹੁੰਦੀ ਹੈ

## ਘਰ ਤੋਂ ਬਾਹਰ ਵਰਤੇ ਜਾਣ ਵਾਲੇ ਤਿਆਰ ਉਪਕਰਣ ਇੰਝ ਹੋਣੇ ਚਾਹੀਦੇ ਹਨ:

- ਇੱਕ ਗੈਰ-ਜਲਣਸ਼ੀਲ ਸਤਹ (ਜਿਵੇਂ ਕਿ ਪੱਥਰ, ਕੰਕਰੀਟ) 'ਤੇ ਇਕਾਈ ਦੀ ਉਚਾਈ ਦੇ ਬਰਾਬਰ ਆਯਾਮ ਦੀ ਇਕਾਈ ਤ ਪਰੇ ਰੱਖੀ ਜਾਵੇ



## ਭੋਜਨ ਪਕਾਉਣ ਲਈ ਅੱਗ ਇੰਝ ਹੋਵੇ:

- ਇਸ ਵਿੱਚ ਇੱਕ ਛੋਟੀ, ਸੀਮਤ ਅੱਗ ਸ਼ਾਮਲ ਹੋਵੇ
- ਗਿੱਲ, ਬਾਰਬੀਕਿਊ ਜਾਂ ਸਪਿੱਟ 'ਤੇ ਭੋਜਨ ਪਕਾਉਣ ਲਈ ਵਰਤੀ ਜਾਵੇ
- ਪਕਾਏ ਜਾਣ ਵਾਲੇ ਭੋਜਨ ਦੀ ਕਿਸਮ ਅਤੇ ਮਾਤਰਾ ਦੇ ਅਨੁਪਾਤਕ ਹੋਵੇ
- ਤੇਜ਼ ਹਵਾ ਵਾਲੇ ਮੌਸਮ ਵਿੱਚ ਨਹੀਂ ਹੁੰਦੀ ਹੈ (24 ਕਿਮੀ/ਘੰਟਾ ਤੋਂ ਵੱਧ)

## ਜੁਰਮਾਨੇ ਅਤੇ ਕਾਨੂੰਨ ਲਾਗੂਕਰਨ

ਫਾਇਰ ਵਿਭਾਗ ਤੁਹਾਡੀ ਅੱਗ ਬੁਝਾ ਸਕਦਾ ਹੈ ਜੇਕਰ:

- ਇਹ ਕਾਨੂੰਨ ਮੁਤਾਬਕ ਸ਼ਹਿਰ ਵਿੱਚ ਖੁੱਲ੍ਹੇ ਵਿੱਚ ਅੱਗ ਬਾਲਣ ਦੇ ਅਨੁਪਾਲਨ ਵਿੱਚ ਨਹੀਂ ਹੈ
- ਇਸਨੂੰ ਪਰੇਸ਼ਾਨੀ ਵਜੋਂ ਦੇਖਿਆ ਜਾਂਦਾ ਹੈ
- ਫਾਇਰਫਾਈਟਰ ਦੁਆਰਾ ਜਾਂਚ ਕਰਨ 'ਤੇ ਇਸਨੂੰ ਸੁਰੱਖਿਆ ਲਈ ਖਤਰਾ ਮੰਨਿਆ ਜਾਂਦਾ ਹੈ

ਆਪਣੇ ਘਰ ਨੂੰ ਅੱਗ ਤੋਂ ਸੁਰੱਖਿਅਤ ਬਣਾਓ

ਫਾਇਰ ਚੀਫ ਦੁਆਰਾ ਪਰਮਿਟ ਵਾਪਸ ਲੈ ਲਏ ਜਾ ਸਕਦੇ ਹਨ ਜੇਕਰ ਤੁਸੀਂ ਇਸ ਦੀਆਂ ਲੋੜਾਂ ਜਾਂ ਸ਼ਹਿਰ ਵਿੱਚ ਖੁੱਲ੍ਹੀ ਥਾਂ ਵਿੱਚ ਅੱਗ ਬਾਲੂਣ ਦੇ ਕਿਸੇ ਉੱਪ-ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ।

ਜੇਕਰ ਤੁਸੀਂ ਕਿਸੇ ਉੱਪ-ਨਿਯਮ ਦੇ ਅਪਰਾਧ ਵਿੱਚ ਦੋਸ਼ੀ ਪਾਏ ਜਾਂਦੇ ਹੋ, ਤਾਂ ਤੁਹਾਨੂੰ \$5,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀਂ ਨਟੈਰੀਓ ਫਾਇਰ ਕੋਡ ਦੀ ਖੁੱਲ੍ਹੀ ਹਵਾ ਵਿੱਚ ਅੱਗ ਬਾਲੂਣ ਦੇ ਅਪਰਾਧ ਵਿੱਚ ਦੋਸ਼ੀ ਪਾਏ ਜਾਂਦੇ ਹੋ, ਤਾਂ ਤੁਹਾਨੂੰ \$50,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਸਵਾਲ ਹਨ? ਸਾਡੇ ਨਾਲ ਸੰਪਰਕ ਕਰੋ

ਮਿਸਿਸਾਗਾ ਫਾਇਰ ਅਤੇ ਐਮਰਜੈਂਸੀ ਸੇਵਾਵਾਂ  
ਅੱਗ ਦੀ ਰੋਕਥਾਮ ਲਈ ਵਿਭਾਗ  
(Fire Prevention Division)  
905-896-5908  
[mississauga.ca](http://mississauga.ca)  
[fire.prevention@mississauga.ca](mailto:fire.prevention@mississauga.ca)



Mississauga Fire  
& Emergency Services